

 Print Page

Sri Guru Granth Sahib

Displaying 159 of

ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥

Bhagath Karehi Moorakh Aap Janaavehi ||

The fools perform devotional worship by showing off;

ਗਉੜੀ (ਮਃ ੩) (੨੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧

Raag Gauri Gaaarayree Guru Amar Das

ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥

Nach Nach Ttapehi Bahuth Dhukh Paavehi ||

They dance and dance and jump all around, but they only suffer in terrible pain.

ਗਉੜੀ (ਮਃ ੩) (੨੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧

Raag Gauri Gaaarayree Guru Amar Das

ਨਚਿਐ ਟਪਿਐ ਭਗਤਿ ਨ ਹੋਇ ॥

Nachiai Ttapiai Bhagath N Hoe ||

By dancing and jumping, devotional worship is not performed.

ਗਉੜੀ (ਮਃ ੩) (੨੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੨

Raag Gauri Gaaarayree Guru Amar Das

ਸਬਦਿ ਮਰੈ ਭਗਤਿ ਪਾਏ ਜਨੁ ਸੋਇ ॥੩॥

Sabadh Marai Bhagath Paaeae Jan Soe ||3||

But one who dies in the Word of the Shabad, obtains devotional worship. ||3||

ਗਉੜੀ (ਮਃ ੩) (੨੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੨

Raag Gauri Gaaarayree Guru Amar Das

ਭਗਤਿ ਵਛਲੁ ਭਗਤਿ ਕਰਾਏ ਸੋਇ ॥

Bhagath Vashhal Bhagath Karaaeae Soe ||

The Lord is the Lover of His devotees; He inspires them to perform devotional worship.

ਗਉੜੀ (ਮਃ ੩) (੨੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੨

Raag Gauri Gaaarayree Guru Amar Das

ਸਚੀ ਭਗਤਿ ਵਿਚਹੁ ਆਪੁ ਖੋਇ ॥

Sachee Bhagath Vichahu Aap Khoe ||

True devotional worship consists of eliminating selfishness and conceit from within.

ਗਉੜੀ (ਮਃ ੩) (੨੪) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੩

Raag Gauri Gaaarayree Guru Amar Das

ਮੇਰਾ ਪ੍ਰਭੁ ਸਾਚਾ ਸਭ ਬਿਧਿ ਜਾਣੈ ॥

Maeraa Prabh Saachaa Sabh Bidhh Jaanai ||

My True God knows all ways and means.

ਗਉੜੀ (ਮਃ ੩) (੨੪) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੩

Raag Gauri Gaaarayree Guru Amar Das

ਨਾਨਕ ਬਖਸੇ ਨਾਮੁ ਪਛਾਣੈ ॥੪॥੪॥੨੪॥

Naanak Bakhasae Naam Pashhaanai ||4||4||24||

O Nanak, He forgives those who recognize the Naam. ||4||4||24||

ਗਉੜੀ (ਮਃ ੩) (੨੪) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੩

Raag Gauri Gaaarayree Guru Amar Das

ਗਉੜੀ ਗੁਆਰੇਰੀ ਮਹਲਾ ੩ ॥

Gourree Gaaaraeree Mehalaa 3 ||

Gauree Gwaarayree, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੫੯

ਮਨੁ ਮਾਰੇ ਧਾਤੁ ਮਰਿ ਜਾਇ ॥

Man Maarae Dhhaath Mar Jaae ||

When someone kills and subdues his own mind, his wandering nature is also subdued.

ਗਉੜੀ (ਮਃ ੩) (੨੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੪

Raag Gauri Gaaarayree Guru Amar Das

ਬਿਨੁ ਮੂਏ ਕੈਸੇ ਹਰਿ ਪਾਇ ॥

Bin Mooeae Kaisae Har Paae ||

Without such a death, how can one find the Lord?

ਗਉੜੀ (ਮਃ ੩) (੨੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੪

Raag Gauri Gaaarayree Guru Amar Das

ਮਨੁ ਮਰੈ ਦਾਰੂ ਜਾਣੈ ਕੋਇ ॥

Man Marai Dhaaroo Jaanai Koe ||

Only a few know the medicine to kill the mind.

ਗਉੜੀ (ਮਃ ੩) (੨੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੫

Raag Gauri Gaaarayree Guru Amar Das

ਮਨੁ ਸਬਦਿ ਮਰੈ ਬੁਝੈ ਜਨੁ ਸੋਇ ॥੧॥

Man Sabadh Marai Boojhai Jan Soe ||1||

One whose mind dies in the Word of the Shabad, understands Him. ||1||

ਗਉੜੀ (ਮਃ ੩) (੨੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੫

Raag Gauri Gaaarayree Guru Amar Das

ਜਿਸ ਨੋ ਬਖਸੇ ਦੇ ਵਡਿਆਈ ॥

Jis No Bakhasae Dhae Vaddiaaee ||

He grants greatness to those whom He forgives.

ਗਉੜੀ (ਮਃ ੩) (੨੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੫

Raag Gauri Gaaarayree Guru Amar Das

ਗੁਰ ਪਰਸਾਦਿ ਹਰਿ ਵਸੈ ਮਨਿ ਆਈ ॥੧॥ ਰਹਾਉ ॥

Gur Parasaadh Har Vasai Man Aaee ||1|| Rehaao ||

By Guru's Grace, the Lord comes to dwell within the mind. ||1||Pause||

ਗਉੜੀ (ਮਃ ੩) (੨੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੬

Raag Gauri Gaaarayree Guru Amar Das

ਗੁਰਮੁਖਿ ਕਰਣੀ ਕਾਰ ਕਮਾਵੈ ॥

Guramukh Karanee Kaar Kamaavai ||

The Gurmukh practices doing good deeds;

ਗਉੜੀ (ਮਃ ੩) (੨੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੬

Raag Gauri Gaaarayree Guru Amar Das

ਤਾ ਇਸੁ ਮਨ ਕੀ ਸੋਝੀ ਪਾਵੈ ॥

Thaa Eis Man Kee Sojhee Paavai ||

Thus he comes to understand this mind.

ਗਉੜੀ (ਮਃ ੩) (੨੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੬

Raag Gauri Gaaarayree Guru Amar Das

ਮਨੁ ਮੈ ਮਤੁ ਮੈਗਲ ਮਿਕਦਾਰਾ ॥

Man Mai Math Maigal Mikadhaaraa ||

The mind is like an elephant, drunk with wine.

ਗਉੜੀ (ਮਃ ੩) (੨੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੭

Raag Gauri Gaaarayree Guru Amar Das

ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥੨॥

Gur Ankas Maar Jeevaalanehaaraa ||2||

The Guru is the rod which controls it, and shows it the way. ||2||

ਗਉੜੀ (ਮਃ ੩) (੨੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੭

Raag Gauri Gaaarayree Guru Amar Das

ਮਨੁ ਅਸਾਧੁ ਸਾਧੈ ਜਨੁ ਕੋਇ ॥

Man Asaadhh Saadhhai Jan Koe ||

The mind is uncontrollable; how rare are those who subdue it.

ਗਉੜੀ (ਮਃ ੩) (੨੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੭

Raag Gauri Guaarayree Guru Amar Das

ਅਚਰੁ ਚਰੈ ਤਾ ਨਿਰਮਲੁ ਹੋਇ ॥

Achar Charai Thaa Niramal Hoe ||

Those who move the immovable become pure.

ਗਉੜੀ (ਮਃ ੩) (੨੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੮

Raag Gauri Guaarayree Guru Amar Das

ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥

Guramukh Eihu Man Laeiaa Savaar ||

The Gurmukhs embellish and beautify this mind.

ਗਉੜੀ (ਮਃ ੩) (੨੫) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੮

Raag Gauri Guaarayree Guru Amar Das

ਹਉਮੈ ਵਿਚਹੁ ਤਜੇ ਵਿਕਾਰ ॥੩॥

Houmai Vichahu Thajae Vikaar ||3||

They eradicate egotism and corruption from within. ||3||

ਗਉੜੀ (ਮਃ ੩) (੨੫) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੮

Raag Gauri Guaarayree Guru Amar Das

ਜੋ ਧੁਰਿ ਰਾਖਿਅਨੁ ਮੇਲਿ ਮਿਲਾਇ ॥

Jo Dhhur Raakhian Mael Milaae ||

Those who, by pre-ordained destiny, are united in the Lord's Union,

ਗਉੜੀ (ਮਃ ੩) (੨੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੯

Raag Gauri Guaarayree Guru Amar Das

ਕਦੇ ਨ ਵਿਛੁੜਹਿ ਸਬਦਿ ਸਮਾਇ ॥

Kadhae N Vishhurrehi Sabadh Samaae ||

Are never separated from Him again; they are absorbed in the Shabad.

ਗਉੜੀ (ਮਃ ੩) (੨੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੯

Raag Gauri Guaarayree Guru Amar Das

ਆਪਣੀ ਕਲਾ ਆਪੇ ਹੀ ਜਾਣੈ ॥

Aapanee Kalaa Aapae Hee Jaanai ||

He Himself knows His Own Almighty Power.

ਗਉੜੀ (ਮਃ ੩) (੨੫) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੯

Raag Gauri Guaarayree Guru Amar Das

ਨਾਨਕ ਗੁਰਮੁਖਿ ਨਾਮੁ ਪਛਾਣੈ ॥੪॥੫॥੨੫॥

Naanak Guramukh Naam Pashhaanai ||4||5||25||

O Nanak, the Gurmukh realizes the Naam, the Name of the Lord. ||4||5||25||

ਗਉੜੀ (ਮਃ ੩) (੨੫) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੦

Raag Gauri Guaarayree Guru Amar Das

ਗਉੜੀ ਗੁਆਰੇਰੀ ਮਹਲਾ ੩ ॥

Gourree Guaaraeree Mehalaa 3 ||

Gauree Gwaarayree, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੫੯

ਹਉਮੈ ਵਿਚਿ ਸਭੁ ਜਗੁ ਬਉਰਾਨਾ ॥

Houmai Vich Sabh Jag Bouraanaa ||

The entire world has gone insane in egotism.

ਗਉੜੀ (ਮਃ ੩) (੨੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੦

Raag Gauri Guaarayree Guru Amar Das

ਦੂਜੈ ਭਾਇ ਭਰਮਿ ਭੁਲਾਨਾ ॥

Dhoojai Bhaae Bharam Bhulaanaa ||

In the love of duality, it wanders deluded by doubt.

ਗਉੜੀ (ਮਃ ੩) (੨੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੧

Raag Gauri Guaarayree Guru Amar Das

ਬਹੁ ਚਿੰਤਾ ਚਿਤਵੈ ਆਪੁ ਨ ਪਛਾਨਾ ॥

Bahu Chinthaa Chithavai Aap N Pashhaanaa ||

The mind is distracted by great anxiety; no one recognizes one's own self.

ਗਉੜੀ (ਮਃ ੩) (੨੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੧

Raag Gauri Guaarayree Guru Amar Das

ਧੰਧਾ ਕਰਤਿਆ ਅਨਦਿਨੁ ਵਿਹਾਨਾ ॥੧॥

Dhhandhhaa Karathiaa Anadhin Vihaanaa ||1||

Occupied with their own affairs, their nights and days are passing away. ||1||

ਗਉੜੀ (ਮਃ ੩) (੨੬) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੧

Raag Gauri Guaarayree Guru Amar Das

ਹਿਰਦੈ ਰਾਮੁ ਰਮਹੁ ਮੇਰੇ ਭਾਈ ॥

Hiradhai Raam Ramahu Maerae Bhaaee ||

Meditate on the Lord in your hearts, O my Siblings of Destiny.

ਗਉੜੀ (ਮਃ ੩) (੨੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੨

Raag Gauri Gaaarayree Guru Amar Das

ਗੁਰਮੁਖਿ ਰਸਨਾ ਹਰਿ ਰਸਨ ਰਸਾਈ ॥੧॥ ਰਹਾਉ ॥

Guramukh Rasanaa Har Rasan Rasaaee ||1|| Rehaao ||

The Gurmukh's tongue savors the sublime essence of the Lord. ||1||Pause||

ਗਉੜੀ (ਮਃ ੩) (੨੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੨

Raag Gauri Gaaarayree Guru Amar Das

ਗੁਰਮੁਖਿ ਹਿਰਦੈ ਜਿਨਿ ਰਾਮੁ ਪਛਾਤਾ ॥

Guramukh Hiradhai Jin Raam Pashhaathaa ||

The Gurmukhs recognize the Lord in their own hearts;

ਗਉੜੀ (ਮਃ ੩) (੨੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੩

Raag Gauri Gaaarayree Guru Amar Das

ਜਗਜੀਵਨੁ ਸੇਵਿ ਜੁਗ ਚਾਰੇ ਜਾਤਾ ॥

Jagajeevan Saev Jug Chaarae Jaathaa ||

They serve the Lord, the Life of the World. They are famous throughout the four ages.

ਗਉੜੀ (ਮਃ ੩) (੨੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੩

Raag Gauri Gaaarayree Guru Amar Das

ਹਉਮੈ ਮਾਰਿ ਗੁਰ ਸਬਦਿ ਪਛਾਤਾ ॥

Houmai Maar Gur Sabadh Pashhaathaa ||

They subdue egotism, and realize the Word of the Guru's Shabad.

ਗਉੜੀ (ਮਃ ੩) (੨੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੩

Raag Gauri Gaaarayree Guru Amar Das

ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ ॥੨॥

Kirapaa Karae Prabh Karam Bidhhaathaa ||2||

God, the Architect of Destiny, showers His Mercy upon them. ||2||

ਗਉੜੀ (ਮਃ ੩) (੨੬) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੪

Raag Gauri Gaaarayree Guru Amar Das

ਸੇ ਜਨ ਸਚੇ ਜੋ ਗੁਰ ਸਬਦਿ ਮਿਲਾਏ ॥

Sae Jan Sachae Jo Gur Sabadh Milaaee ||

True are those who merge into the Word of the Guru's Shabad;

ਗਉੜੀ (ਮਃ ੩) (੨੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੪

Raag Gauri Gaaarayree Guru Amar Das

ਧਾਵਤ ਵਰਜੇ ਠਾਕਿ ਰਹਾਏ ॥

Dhhaavath Varajae Thaak Rehaaeae ||

They restrain their wandering mind and keep it steady.

ਗਉੜੀ (ਮਃ ੩) (੨੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੪

Raag Gauri Guaarayree Guru Amar Das

ਨਾਮੁ ਨਵ ਨਿਧਿ ਗੁਰ ਤੇ ਪਾਏ ॥

Naam Nav Nidhh Gur Thae Paaeae ||

The Naam, the Name of the Lord, is the nine treasures. It is obtained from the Guru.

ਗਉੜੀ (ਮਃ ੩) (੨੬) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੫

Raag Gauri Guaarayree Guru Amar Das

ਹਰਿ ਕਿਰਪਾ ਤੇ ਹਰਿ ਵਸੈ ਮਨਿ ਆਏ ॥੩॥

Har Kirapaa Thae Har Vasai Man Aaeae ||3||

By the Lord's Grace, the Lord comes to dwell in the mind. ||3||

ਗਉੜੀ (ਮਃ ੩) (੨੬) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੫

Raag Gauri Guaarayree Guru Amar Das

ਰਾਮ ਰਾਮ ਕਰਤਿਆ ਸੁਖੁ ਸਾਂਤਿ ਸਰੀਰ ॥

Raam Raam Karathiaa Sukh Saanth Sareer ||

Chanting the Name of the Lord, Raam, Raam, the body becomes peaceful and tranquil.

ਗਉੜੀ (ਮਃ ੩) (੨੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੫

Raag Gauri Guaarayree Guru Amar Das

ਅੰਤਰਿ ਵਸੈ ਨ ਲਾਗੈ ਜਮ ਪੀਰ ॥

Anthar Vasai N Laagai Jam Peer ||

He dwells deep within - the pain of death does not touch Him.

ਗਉੜੀ (ਮਃ ੩) (੨੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੬

Raag Gauri Guaarayree Guru Amar Das

ਆਪੇ ਸਾਹਿਬੁ ਆਪਿ ਵਜੀਰ ॥

Aapae Saahib Aap Vajeer ||

He Himself is our Lord and Master; He is His Own Advisor.

ਗਉੜੀ (ਮਃ ੩) (੨੬) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੬

Raag Gauri Guaarayree Guru Amar Das

ਨਾਨਕ ਸੇਵਿ ਸਦਾ ਹਰਿ ਗੁਣੀ ਗਹੀਰ ॥੪॥੬॥੨੬॥

Naanak Saev Sadhaa Har Gunee Geheer ||4||6||26||

O Nanak, serve the Lord forever; He is the treasure of glorious virtue. ||4||6||26||

ਗਉੜੀ (ਮਃ ੩) (੨੬) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੬

Raag Gauri Guaarayree Guru Amar Das

ਗਉੜੀ ਗੁਆਰੇਰੀ ਮਹਲਾ ੩ ॥

Gourree Guaaraeree Mehalaa 3 ॥

Gauree Gwaarayree, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੫੯

ਸੋ ਕਿਉ ਵਿਸਰੈ ਜਿਸ ਕੇ ਜੀਅ ਪਰਾਨਾ ॥

So Kio Visarai Jis Kae Jee Paraanaa ॥

Why forget Him, unto whom the soul and the breath of life belong?

ਗਉੜੀ (ਮਃ ੩) (੨੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੭

Raag Gauri Gwaarayree Guru Amar Das

ਸੋ ਕਿਉ ਵਿਸਰੈ ਸਭ ਮਾਹਿ ਸਮਾਨਾ ॥

So Kio Visarai Sabh Maahi Samaanaa ॥

Why forget Him, who is all-pervading?

ਗਉੜੀ (ਮਃ ੩) (੨੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੮

Raag Gauri Gwaarayree Guru Amar Das

ਜਿਤੁ ਸੇਵਿਐ ਦਰਗਹ ਪਤਿ ਪਰਵਾਨਾ ॥੧॥

Jith Saeviai Dharageh Path Paravaanaa ॥1॥

Serving Him, one is honored and accepted in the Court of the Lord. ॥1॥

ਗਉੜੀ (ਮਃ ੩) (੨੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੯

Raag Gauri Gwaarayree Guru Amar Das

ਹਰਿ ਕੇ ਨਾਮ ਵਿਟਹੁ ਬਲਿ ਜਾਉ ॥

Har Kae Naam Vittahu Bal Jaao ॥

I am a sacrifice to the Name of the Lord.

ਗਉੜੀ (ਮਃ ੩) (੨੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੮

Raag Gauri Gwaarayree Guru Amar Das

ਤੂੰ ਵਿਸਰਹਿ ਤਦਿ ਹੀ ਮਰਿ ਜਾਉ ॥੧॥ ਰਹਾਉ ॥

Thoon Visarehi Thadh Hee Mar Jaao ॥1॥ Rehaao ॥

If I were to forget You, at that very instant, I would die. ॥1॥Pause॥

ਗਉੜੀ (ਮਃ ੩) (੨੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੯

Raag Gauri Gwaarayree Guru Amar Das

ਤਿਨ ਤੂੰ ਵਿਸਰਹਿ ਜਿ ਤੁਧੁ ਆਪਿ ਭੁਲਾਏ ॥

Thin Thoon Visarehi J Thudhh Aap Bhulaaeae ॥

Those whom You Yourself have led astray, forget You.

ਗਉੜੀ (ਮਃ ੩) (੨੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੫੯ ਪੰ. ੧੯

Raag Gauri Gwaarayree Guru Amar Das

